



ਵਿਦਿਆਰਥੀ ਦੇ ਅਧਿਕਾਰ, ਜ਼ਿੰਮੇਵਾਰੀਆਂ ਅਤੇ ਨਿਯਮ 2021-2022 ਅਤਿਰਿਕਤ ਜਾਣਕਾਰੀ

Auburn School District ਦੇ ਮਾਪੇ ਅਤੇ ਵਿਦਿਆਰਥੀ,

ਸਕੂਲੀ ਸਾਲ 2021-2022 ਵਿੱਚ ਤੁਹਾਡਾ ਸੁਆਗਤ ਹੈ, ਅਸੀਂ ਵਿਦਿਆਰਥੀਆਂ ਨੂੰ ਸਕੂਲ ਵਾਪਸ ਬੁਲਾਉਣ 'ਤੇ ਬਹੁਤ ਖੁਸ਼ ਹਾਂ!

Auburn School District ਹਰੇਕ ਵਿਦਿਆਰਥੀ ਨੂੰ ਬਰਾਬਰੀ ਅਤੇ ਉੱਤਮਤਾ ਨਾਲ ਜੁੜਨ, ਸਿੱਖਿਆ ਦੇਣ, ਅਤੇ ਸਮਰੱਥ ਬਣਾਉਣ ਲਈ ਪ੍ਰਤੀਬੱਧ ਹੈ। Auburn School District ਦੇ ਵਿਦਿਆਰਥੀ ਦੇ ਅਧਿਕਾਰ, ਜ਼ਿੰਮੇਵਾਰੀਆਂ ਅਤੇ ਨਿਯਮਾਂ ਦੇ ਕਿਤਾਬਚੇ ਵਿੱਚ ਜ਼ਿਲ੍ਹੇ ਦੀਆਂ ਉਨ੍ਹਾਂ ਨੀਤੀਆਂ ਅਤੇ ਪ੍ਰਕ੍ਰਿਆਵਾਂ ਦਾ ਸਾਰ ਸ਼ਾਮਲ ਹੈ ਜੋ ਤੁਹਾਡੇ ਵਿਦਿਆਰਥੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ, ਜਿਨ੍ਹਾਂ ਨੂੰ ਸਾਡੇ ਜ਼ਿਲ੍ਹੇ ਦੀ [ਵੈਬਸਾਈਟ](#) ਉੱਪਰ ਪੋਸਟ ਕੀਤਾ ਗਿਆ ਹੈ ਅਤੇ ਇਹ ਤੁਹਾਡੇ ਵਿਦਿਆਰਥੀ ਦੇ ਸਕੂਲ ਵਿਖੇ ਹਾਰਡ ਕਾਪੀ ਦੇ ਰੂਪ ਵਿੱਚ ਉਪਲਬੱਧ ਹੈ। ਇਸ ਜਾਣਕਾਰੀ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਨਾ ਅਧਾਰ 'ਤੇ ਵੰਡਿਆ ਜਾਣਾ ਚਾਹੀਦਾ ਹੈ।

ਪਿਛਲੇ ਸਾਲ ਦੌਰਾਨ, ਰਾਜ ਦੁਆਰਾ ਸਕੂਲਾਂ ਦੇ ਲਈ ਬਣਾਏ ਗਏ ਨਿਯਮਾਂ ਵਿੱਚ ਕੁਝ ਤਬਦੀਲੀਆਂ ਆਈਆਂ ਹਨ ਜੋ ਤੁਹਾਡੇ ਵਿਦਿਆਰਥੀ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਅਸੀਂ ਆਪਣੀਆਂ ਨੀਤੀਆਂ ਨੂੰ ਉਨ੍ਹਾਂ ਤਬਦੀਲੀਆਂ ਦੇ ਅਨੁਸਾਰ ਕਰਨ ਲਈ ਇਨ੍ਹਾਂ ਨੂੰ ਅਪਡੇਟ ਕਰਨ ਦੀ ਪ੍ਰਕ੍ਰਿਆ ਵਿੱਚ ਹਾਂ ਅਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਤੁਸੀਂ ਵੀ ਤਬਦੀਲੀਆਂ ਬਾਰੇ ਜਾਣਦੇ ਹੋ।

ਵਿਦਿਆਰਥੀ ਅਨੁਸਾਸ਼ਨ

2019 ਵਿੱਚ, Auburn School District ਨੇ ਜ਼ਿਲ੍ਹੇ ਦੀਆਂ ਅਨੁਸਾਸ਼ਨ ਨੀਤੀਆਂ ਦੀ ਸਮੀਖਿਆ ਅਤੇ ਸੋਧ ਲਈ ਹਿੱਤਧਾਰਕਾਂ ਦੇ ਸਮੂਹਾਂ ਨੂੰ ਬੁਲਾਇਆ। ਹਾਲ ਹੀ ਵਿੱਚ ਆਫ਼ਿਸ ਆਫ਼ ਦਿ ਸੁਪਰਡੈਂਟ ਆਫ਼ ਪਬਲਿਕ ਇੰਸਟ੍ਰਕਸ਼ਨ (Office of the Superintendent of Public Instruction) ਨੇ ਇਕ ਮਾਰਗਦਰਸ਼ਨ ਜਾਰੀ ਕੀਤਾ ਹੈ ਜਿਸ ਦੇ ਅਨੁਸਾਰ ਸਕੂਲ ਜ਼ਿਲ੍ਹਿਆਂ ਨੇ ਵਿਹਾਰਾਂ ਦੇ ਲਈ ਖਾਸ ਪ੍ਰਤੀਬੱਧਤਾ ਦੀ ਪਛਾਣ ਕਰਨੀ ਹੈ। Auburn School District ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਮੁੜ ਤੋਂ ਹਿੱਤਧਾਰਕਾਂ ਨਾਲ ਕੰਮ ਕਰੇਗਾ।

ਹਾਜ਼ਰੀ ਅਤੇ ਗੈਰਹਾਜ਼ਰੀ ਸਬੰਧੀ ਕਾਨੂੰਨੀ ਜ਼ਰੂਰਤਾਂ

ਵਾਸ਼ਿੰਗਟਨ ਸਟੇਟ ਨੇ ਸਕੂਲ ਹਾਜ਼ਰੀ ਦੇ ਸਬੰਧ ਵਿੱਚ ਨਵਿਆਏ ਗਏ ਨਿਯਮਾਂ ਨੂੰ ਪਾਸ ਕੀਤਾ ਹੈ। ਸਾਡੇ ਦੁਆਰਾ ਆਪਣੀ ਨੀਤੀ ਅਤੇ ਪ੍ਰਕ੍ਰਿਆਵਾਂ ਦੀ ਧਿਆਨਪੂਰਵਕ ਸਮੀਖਿਆ ਕਰਦੇ ਸਮੇਂ ਜ਼ਿਲ੍ਹਾ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰੇਗਾ। ਤੁਸੀਂ ਬਦਲਾਵਾਂ ਦੇ ਬਾਰੇ ਵਧੇਰੇ ਜਾਣਕਾਰੀ ਨੂੰ ਇੱਥੇ ਦੇਖ ਸਕਦੇ ਹੋ <https://www.k12.wa.us/student-success/support-programs/attendance-chronic-absenteeism-and-truancy>.

ਪ੍ਰਤੀਲਿਪੀਆਂ ਅਤੇ ਡਿਪਲੋਮਿਆਂ ਨੂੰ ਰੋਕਣਾ - ਸੀਮਾਵਾਂ

ਕੋਈ ਵਿਦਿਆਰਥੀ ਜੋ ਸਕੂਲ ਦੀ ਕਿਸੇ ਸੰਪਤੀ ਜਾਂ ਸਕੂਲ ਦੇ ਠੇਕੇਦਾਰ, ਕਰਮਚਾਰੀ, ਜਾਂ ਕਿਸੇ ਵਿਦਿਆਰਥੀ ਦੀ ਸੰਪਤੀ ਨੂੰ ਵਿਗਾੜਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਨੁਕਸਾਨ ਪਹੁੰਚਾਉਂਦਾ ਹੈ, ਉੱਪਰ ਲੱਗਣ ਵਾਲੀਆਂ ਫੀਸਾਂ/ਜੁਰਮਾਨਿਆਂ ਨਾਲ ਸਬੰਧਤ [ਕਾਨੂੰਨ](#) ਨੂੰ ਸੋਧਿਆ ਗਿਆ ਹੈ ਤਾਂ ਜੋ ਸਿੱਖਿਆ ਦੇ ਪ੍ਰੋਗ੍ਰਾਮ ਵਿਚ ਨਿਰੰਤਰਤਾ ਤੱਕ ਵਿਦਿਆਰਥੀ ਦੀ ਪਹੁੰਚ ਵਿਚ ਸਮਰਥਨ ਕੀਤਾ ਜਾ ਸਕੇ।

ਲਿੰਗਕ ਪ੍ਰਗਟਾਵਾ ਅਤੇ ਲਿੰਗਕ ਪਛਾਣ

ਨਾਗਰਿਕ ਅਧਿਕਾਰ, K-12 ਜਨਤਕ ਸਕੂਲਾਂ ਵਿਚ ਕਾਨੂੰਨ ਲਿੰਗਕ ਪ੍ਰਗਟਾਵੇ ਅਤੇ ਲਿੰਗਕ ਪਛਾਣ ਦੇ ਅਧਾਰ 'ਤੇ ਵਿਤਕਰੇ ਅਤੇ ਵਿਤਕਰਾਪੂਰਨ ਉਤਪੀੜਨ ਉੱਪਰ ਰੋਕ ਲਗਾਉਂਦੇ ਹਨ। ਮਈ 2021 ਵਿਚ, Auburn School Board ਨੇ [ਨੀਤੀ 3211](#): ਲਿੰਗਕ ਸਮਾਵੇਸ਼ੀ ਸਕੂਲ ਨੂੰ ਅਪਣਾਇਆ।

ਇਕੱਲੇ ਬੇਘਰੇ ਨੌਜਵਾਨਾਂ ਲਈ ਸੂਚਿਤ ਸਹਿਮਤੀ

[ਰਾਜ ਦੇ ਕਾਨੂੰਨ](#) ਹੁਣ ਸਕੂਲ ਨਰਸਾਂ, ਸਕੂਲ ਕਾਉਂਸਲਰਾਂ ਅਤੇ ਮਕੀਨੀ-ਵੈਂਟੋ ਬੇਘਰ ਵਿਦਿਆਰਥੀਆਂ ਦੇ ਲਾਇਸੈਂਸ ਨੂੰ ਇਕੱਲੇ ਬੇਘਰ ਵਿਦਿਆਰਥੀ ਲਈ ਸਿਹਤ ਦੇਖਭਾਲ ਲਈ ਸਹਿਮਤੀ ਪ੍ਰਦਾਨ ਕਰਨ ਦਾ ਅਧਿਕਾਰ ਦਿੰਦੇ ਹਨ। ਉਹ ਹਾਲਾਤ ਜਿੱਥੇ ਵਿਦਿਆਰਥੀ ਦੀ ਉਮਰ ਦੇ ਕਾਰਨ ਸੂਚਿਤ ਸਹਿਮਤੀ ਜ਼ਰੂਰੀ ਹੈ, ਉੱਥੇ ਸਕੂਲ ਦਾ ਅਧਿਕ੍ਰਿਤ ਵਿਅਕਤੀ “*ਗੈਰ-ਆਪਾਤਕਾਲੀਨ ਦਾਖਲ ਨਾ ਹੋਣ ਵਾਲੇ ਮਰੀਜ਼ ਲਈ ਬੁਨਿਆਦੀ ਦੇਖਭਾਲ ਦੀਆਂ ਸੇਵਾਵਾਂ, ਜਿਨ੍ਹਾਂ ਵਿਚ ਸਰੀਰਕ ਜਾਂਚਾਂ, ਨਜ਼ਰ ਦੀ ਜਾਂਚ ਅਤੇ ਨਜ਼ਰ ਦੀਆਂ ਐਨਕਾਂ, ਦੰਦਾਂ ਦੀ ਜਾਂਚ, ਸੁਣਨ ਸਮਰੱਥਾ ਦੀਆਂ ਜਾਂਚਾਂ, ਅਤੇ ਸੁਣਨ ਸਹਾਇਕ ਸਮੱਗਰੀਆਂ, ਟੀਕਾਕਰਨ, ਬਿਮਾਰੀਆਂ ਅਤੇ ਸਮੱਸਿਆਵਾਂ ਲਈ ਇਲਾਜ ਅਤੇ ਨਿਯਮਤ ਫਾਲੋ-ਅੱਪ ਦੇਖਭਾਲ ਜਿਸਨੂੰ ਸਿਹਤ ਦੇਖਭਾਲ ਪ੍ਰਦਾਤਾ ਦੁਆਰਾ ਰਿਵਾਜ ਵੱਜੋਂ ਪ੍ਰਦਾਨ ਕੀਤਾ ਜਾਂਦਾ ਹੈ, ਇਨ੍ਹਾਂ ਵਿਚ ਚੋਣਵੀਆਂ ਸਰਜਰੀਆਂ ਸ਼ਾਮਲ ਨਹੀਂ ਹਨ।*” ਲਈ ਸਹਿਮਤੀ ਪ੍ਰਦਾਨ ਕਰ ਸਕਦਾ ਹੈ। ਸਿਹਤ ਸੇਵਾਵਾਂ ਵਿਚ ਮਾਨਸਿਕ ਸਿਹਤ ਅਤੇ ਪਦਾਰਥ ਦੀ ਦੁਰਵਰਤੋਂ ਲਈ ਦਾਖਲ ਨਾ ਹੋਣ ਵਾਲੇ ਮਰੀਜ਼ ਦਾ ਇਲਾਜ ਵੀ ਸ਼ਾਮਲ ਹੋ ਸਕਦਾ ਹੈ।

ਇਹ ਸਪੱਸ਼ਟ ਹੈ, ਉੱਪਰ ਦਿੱਤਾ ਗਿਆ ਸਾਰ ਅਤੇ ਵਿਦਿਆਰਥੀ ਦੇ ਅਧਿਕਾਰ, ਜ਼ਿੰਮੇਵਾਰੀਆਂ ਅਤੇ ਨਿਯਮ ਕਿਤਾਬਚੇ ਵਿਚ ਦਿੱਤੀ ਜਾਣਕਾਰੀ ਉਨ੍ਹਾਂ ਸਾਰੀਆਂ ਨੀਤੀਆਂ ਨੂੰ ਸ਼ਾਮਲ ਨਹੀਂ ਕਰਦੀ ਹੈ ਜੋ ਵਿਦਿਆਰਥੀ ਦੇ ਸਿੱਖਿਆ ਸਬੰਧੀ ਤਜਰਬੇ ਨੂੰ ਪ੍ਰਭਾਵਿਤ ਕਰਦੀਆਂ ਹਨ। Auburn School District ਉੱਪਰ ਲਾਗੂ ਹੋਣ ਵਾਲੀਆਂ ਨੀਤੀਆਂ ਅਤੇ ਪ੍ਰਕ੍ਰਿਆਵਾਂ ਦੇ ਪੂਰੇ ਸੈੱਟ ਲਈ ਕਿਰਪਾ ਕਰਕੇ [Auburn School District Board Policy Manual](#) ਦਾ ਹਵਾਲਾ ਲਵੋ।

ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਵਾਂਗੇ - ਜੇ ਤੁਸੀਂ ਜ਼ਿਲ੍ਹੇ ਦੀ ਨੀਤੀ ਦੀ ਸਮੀਖਿਆ ਪ੍ਰਕ੍ਰਿਆ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਮੇਰੇ ਦਫ਼ਤਰ ਨਾਲ ਸੰਪਰਕ ਕਰੋ। ਤੁਹਾਡਾ ਸਕੂਲੀ ਸਾਲ ਸੁਰੱਖਿਅਤ ਅਤੇ ਸਿਹਤਮੰਦ ਹੋਵੇ!

Rhonda Larson
ਸਹਾਇਕ ਸੁਪਰਡੈਂਟ, ਪਿਰਵਾਰਕ ਸ਼ਮੂਲੀਅਤ ਅਤੇ ਵਿਦਿਆਰਥੀ ਸਫ਼ਲਤਾ
Auburn School District
253-931-4712
rlarson@auburn.wednet.edu